

ਰਜਿਸਟ੍ਰੇਸ਼ਨ ਕਰਵਾਉਣ ਲਈ ਨੋਟ

ਨਕਦ ਅਦਾਇਗੀ ਯੋਜਨਾ ਦਾ ਉਦੇਸ਼ ਇੱਕ ਪਾਸੇ ਸਥਾਨਕ ਖਪਤ ਨੂੰ ਉਤਸ਼ਾਹਿਤ ਕਰਨਾ ਅਤੇ ਅੱਗੇ ਵਧਾਉਣਾ, ਅਤੇ ਦੂਜੇ ਪਾਸੇ ਲੋਕਾਂ 'ਤੇ ਵਿੱਤੀ ਬੋਝ ਨੂੰ ਦੂਰ ਕਰਨਾ ਹੈ।

ਯੋਗਤਾ ਦੀਆਂ ਸ਼ਰਤਾਂ

ਰਜਿਸਟਰ ਕਰਵਾਉਣ ਵਾਲਿਆਂ ਨੂੰ ਇਸ ਯੋਜਨਾ ਲਈ ਯੋਗਤਾ ਦੀਆਂ ਸ਼ਰਤਾਂ ਨੂੰ ਪੂਰਾ ਕਰਨਾ ਚਾਹੀਦਾ ਹੈ, ਮਤਲਬ ਕਿ 31 ਮਾਰਚ 2021 ਨੂੰ ਜਾਂ ਇਸ ਤੋਂ ਪਹਿਲਾਂ, ਨਾਮ ਰਜਿਸਟਰ ਕਰਵਾਉਣ ਵਾਲੇ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ ਉਹ ਜਾਂ ਤਾਂ ਹਾਂਗ-ਕਾਂਗ ਦੇ ਸਥਾਈ ਪਛਾਣ ਪੱਤਰ ਜਾਂ ਫਿਰ ਛੋਟ ਦੇ ਸਰਟੀਫਿਕੇਟ (Certificate of Exemption) ਦੇ ਨਾਲ ਹਾਂਗ-ਕਾਂਗ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ।

ਰਜਿਸਟ੍ਰੇਸ਼ਨ ਅਤੇ ਭੁਗਤਾਨ

ਨਾਮ ਰਜਿਸਟਰ ਕਰਵਾਉਣ ਵਾਲੇ ਜਿਹੜੇ ਲੋਕ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਕਰਨ ਦੀ ਪੁਸ਼ਟੀ ਕਰਦੇ ਹਨ, ਉਹਨਾਂ ਨੂੰ ਭੁਗਤਾਨ ਮਿਲੇਗਾ। ਆਪਣੀਆਂ ਵਿਅਕਤੀਗਤ ਸਥਿਤੀਆਂ ਦੇ ਅਧਾਰ 'ਤੇ, ਯੋਗ ਵਿਅਕਤੀ 21 ਜੂਨ 2020 ਤੋਂ 31 ਦਸੰਬਰ 2021 ਤੱਕ ਆਪਣੇ ਸਥਾਨਕ ਹਾਂਗ-ਕਾਂਗ ਡਾਲਰ ਵਾਲੇ ਇਕੱਲੇ ਨਾਮ ਦੇ ਸੇਵਿੰਗ/ਕਰੰਟ ਖਾਤਿਆਂ ਵਿੱਚ ਸਿੱਧਾ ਬੈਂਕ ਟ੍ਰਾਂਸਫਰ ਕੀਤੇ ਜਾਣ ਲਈ ਬੈਂਕਾਂ ਦੇ ਰਾਹੀਂ ਜਾਂ ਚੈੱਕ ਨਾਲ ਭੁਗਤਾਨ ਵਾਸਤੇ ਹਾਂਗ-ਕਾਂਗ ਪੋਸਟ ਦੇ ਰਾਹੀਂ ਨਾਮ ਰਜਿਸਟਰ ਕਰਵਾ ਸਕਦੇ ਹਨ।

ਰਜਿਸਟ੍ਰੇਸ਼ਨ ਲਈ ਮਾਧਿਅਮ

ਨਾਮ ਰਜਿਸਟਰ ਕਰਵਾਉਣ ਵਾਲੇ ਲੋਕ ਪੂਰੇ ਕੀਤੇ ਰਜਿਸਟ੍ਰੇਸ਼ਨਾਂ ਨੂੰ ਹੇਠਾਂ ਦਿੱਤੇ ਮਾਧਿਅਮਾਂ ਰਾਹੀਂ ਜਮ੍ਹਾਂ ਕਰਵਾ ਸਕਦੇ ਹਨ –

ਬੈਂਕ

ਇਲੈਕਟ੍ਰੋਨਿਕ ਰਜਿਸਟ੍ਰੇਸ਼ਨ

1. ਈ-ਬੈਂਕਿੰਗ ਸੇਵਾ ਜਾਂ ਨਿਰਧਾਰਤ ਬੈਂਕ ਦੀ ਵੈੱਬਸਾਈਟ, ਜਿੱਥੇ ਇਹ ਉਪਲਬਧ ਹੈ।

ਕਾਗਜ਼ੀ ਫਾਰਮ

1. ਨਿਰਧਾਰਤ ਬੈਂਕ ਵਿੱਚ ਡ੍ਰਾਪ-ਬਾਕਸ ਦੁਆਰਾ; ਜਾਂ
2. ਇੱਕ ਲਿਫਾਫੇ ਵਿੱਚ ਜਿਸ 'ਤੇ ਨਿਰਧਾਰਤ ਬੈਂਕ ਦਾ ਨਾਮ ਲਿਖਿਆ ਹੋਵੇ ਅਤੇ “GPO Box 182020, Hong Kong” 'ਤੇ ਭੇਜਿਆ ਜਾਵੇ। ਜੇ ਹਾਂਗ-ਕਾਂਗ ਵਿੱਚ ਡਾਕ ਰਾਹੀਂ ਭੇਜਿਆ ਜਾਂਦਾ ਹੈ ਤਾਂ ਲਿਫਾਫੇ 'ਤੇ ਟਿਕਟ ਲਗਾਉਣ ਦੀ ਲੋੜ ਨਹੀਂ ਹੈ।

ਭੁਗਤਾਨ ਰਜਿਸਟਰ ਕਰਨ ਵਾਲੇ ਦੇ ਬੈਂਕ ਖਾਤੇ ਵਿੱਚ ਕੀਤਾ ਜਾਵੇਗਾ

ਹਾਂਗ-ਕਾਂਗ ਪੋਸਟ

ਕਾਗਜ਼ੀ ਫਾਰਮ (ਈ-ਫਾਰਮ ਵੀ ਉਪਲਬਧ ਹੈ)

1. ਕਿਸੇ ਵੀ ਪੋਸਟ ਆਫਿਸ 'ਤੇ ਵਿੱਚ ਡ੍ਰਾਪ-ਬਾਕਸ ਦੁਆਰਾ; ਜਾਂ
2. ਲਿਫਾਫੇ ਵਿੱਚ “GPO Box 182020, Hong Kong” 'ਤੇ ਭੇਜ ਕੇ। ਜੇ ਹਾਂਗ-ਕਾਂਗ ਵਿੱਚ ਡਾਕ ਰਾਹੀਂ ਭੇਜਿਆ ਜਾਂਦਾ ਹੈ ਤਾਂ ਲਿਫਾਫੇ 'ਤੇ ਟਿਕਟ ਲਗਾਉਣ ਦੀ ਲੋੜ ਨਹੀਂ ਹੈ।

ਸਫਲ ਨਾਮ ਰਜਿਸਟਰ ਕਰਵਾਉਣ ਵਾਲਿਆਂ ਨੂੰ ਡਾਕ ਜਾਂ SMS ਰਾਹੀਂ ਨਿਰਧਾਰਤ ਪੋਸਟ-ਆਫਿਸ ਤੋਂ ਚੈੱਕ ਇਕੱਤਰ ਕਰਨ ਬਾਰੇ ਦੱਸਿਆ ਜਾਵੇਗਾ।

ਸਮਾਂ-ਸਾਰਣੀ

ਰਜਿਸਟਰ ਕਰਨ ਵਾਲੇ ਲੋਕ ਹੇਠਾਂ ਦਿੱਤੇ ਕਾਰਜਕ੍ਰਮ ਦੇ ਅਨੁਸਾਰ ਬੈਚਾਂ ਦੁਆਰਾ ਨਾਮ ਰਜਿਸਟਰ ਕਰਵਾ ਸਕਦੇ ਹਨ –

	ਜਨਮ ਦਾ ਸਾਲ	ਰਜਿਸਟ੍ਰੇਸ਼ਨ	ਭੁਗਤਾਨ
ਇਲੈਕਟ੍ਰੋਨਿਕ ਰਜਿਸਟ੍ਰੇਸ਼ਨ (ਬੈਂਕ)	ਕੋਈ ਬੈਚਿੰਗ ਪ੍ਰਬੰਧ ਨਹੀਂ ਪਰ ਪਹਿਲੇ ਦੋ ਹਫਤਿਆਂ ਵਿੱਚ ਨਾਮ ਰਜਿਸਟਰ ਕਰਵਾਉਣ ਵਾਲਿਆਂ ਨੂੰ ਇੱਕੋ ਸਮੇਂ 'ਤੇ ਭੁਗਤਾਨ ਮਿਲ ਸਕਦਾ ਹੈ	21 ਜੂਨ 2020 ਤੋਂ	6 ਜੁਲਾਈ 2020 ਤੋਂ
ਕਾਗਜ਼ੀ ਫਾਰਮ (ਬੈਂਕ ਅਤੇ ਹਾਂਗ-ਕਾਂਗ ਪੋਸਟ)	1955 ਵਿੱਚ ਜਾਂ ਪਹਿਲਾਂ ਪੈਦਾ ਹੋਏ	21 ਜੂਨ 2020 ਤੋਂ	15 ਜੁਲਾਈ 2020 ਤੋਂ
	1956-1970 ਵਿੱਚ ਪੈਦਾ ਹੋਏ	5 ਜੁਲਾਈ 2020 ਤੋਂ	29 ਜੁਲਾਈ 2020 ਤੋਂ
	1971-2002 ਵਿੱਚ ਪੈਦਾ ਹੋਏ	19 ਜੁਲਾਈ 2020 ਤੋਂ	12 ਅਗਸਤ 2020 ਤੋਂ

ਪੁੱਛ-ਗਿੱਛ

ਵਿਆਖਿਆ ਸੇਵਾ ਲਈ, CHEER ਨੂੰ ਕਾਲ ਕਰੋ।